



### 7 ਸਤੰਬਰ ਤੋਂ ਬ੍ਰੈਂਪਟਨ ਟ੍ਰਾਂਜ਼ਿਟ ਸੇਵਾ ਵਿੱਚ ਤਬਦੀਲੀਆਂ

ਬ੍ਰੈਂਪਟਨ, ਓਨਟਾਰੀਓ (20 ਅਗਸਤ, 2021) – ਇਹ ਯਕੀਨੀ ਬਣਾਉਣ ਲਈ ਕਿ ਸਾਡਾ ਟ੍ਰਾਂਜ਼ਿਟ ਸਿਸਟਮ, ਸ਼ਹਿਰ ਵਿੱਚ ਲੋਕਾਂ ਨੂੰ ਚੰਗੀ ਤਰ੍ਹਾਂ ਗਤੀਸ਼ੀਲ ਰੱਖ ਸਕਦਾ ਹੈ, ਸੇਵਾ ਭਰੋਸੇਯੋਗਤਾ ਵਿੱਚ ਸੁਧਾਰ ਕਰਨ ਲਈ, 7 ਸਤੰਬਰ, 2021 ਤੋਂ ਸ਼ੁਰੂ ਕਰਦੇ ਹੋਏ, ਅਗਲੇ ਨੋਟਿਸ ਤੱਕ ਬ੍ਰੈਂਪਟਨ ਟ੍ਰਾਂਜ਼ਿਟ (Brampton Transit) ਦੇ ਹੇਠਾਂ ਦਿੱਤੇ ਰੂਟ ਸੈਡਿਊਲਾਂ ਵਿੱਚ ਤਬਦੀਲੀ ਕੀਤੀ ਜਾਵੇਗੀ।

- **501 ਜ਼ੂਮ ਕਵੀਨ (501 Züm Queen):** ਕਾਰਜਦਿਨ ਵਾਲੀ ਸੇਵਾ ਵਿੱਚ ਤਬਦੀਲੀਆਂ
- **502 ਜ਼ੂਮ ਮੇਨ (502 Züm Main):** ਸੇਵਾ ਭਰੋਸੇਯੋਗਤਾ ਵਿੱਚ ਸੁਧਾਰ ਲਈ, ਕਾਰਜਦਿਨ, ਸ਼ਨੀਵਾਰ ਅਤੇ ਐਤਵਾਰ ਵਾਲੇ ਸੈਡਿਊਲਾਂ ਵਿੱਚ ਤਬਦੀਲੀ ਕੀਤੀ ਗਈ ਹੈ।
- **505 ਜ਼ੂਮ ਬੋਵੇਅਰਡ (505 Züm Bovaird):** ਕਾਰਜਦਿਨ ਵਾਲੀ ਸੇਵਾ ਵਿੱਚ ਤਬਦੀਲੀਆਂ
- **511/ 511A ਜ਼ੂਮ ਸਟੀਲਸ (511/ 511A Züm Steeles):** ਕਾਰਜਦਿਨ ਵਾਲੀ ਸੇਵਾ ਵਿੱਚ ਤਬਦੀਲੀਆਂ
- **1 ਕਵੀਨ (1 Queen):** ਸੇਵਾ ਭਰੋਸੇਯੋਗਤਾ ਵਿੱਚ ਸੁਧਾਰ ਲਈ, ਕਾਰਜਦਿਨ ਅਤੇ ਐਤਵਾਰ ਵਾਲੇ ਸੈਡਿਊਲਾਂ ਵਿੱਚ ਤਬਦੀਲੀ ਕੀਤੀ ਗਈ ਹੈ।
- **2 ਮੇਨ (2 Main):** ਕਾਰਜਦਿਨ ਵਾਲੀ ਸੇਵਾ ਵਿੱਚ ਤਬਦੀਲੀਆਂ
- **3/ 3A ਮੈਕਲੈਗਲਿਨ (3/ 3A McLaughlin):** ਕਾਰਜਦਿਨ ਵਾਲੀ ਸੇਵਾ ਵਿੱਚ ਤਬਦੀਲੀਆਂ
- **4/4A ਚਿੰਗਕੂਜ਼ੀ (4/4A Chinguacousy):** ਸੇਵਾ ਭਰੋਸੇਯੋਗਤਾ ਵਿੱਚ ਸੁਧਾਰ ਲਈ, ਕਾਰਜਦਿਨ ਵਾਲੇ ਸੈਡਿਊਲਾਂ ਵਿੱਚ ਤਬਦੀਲੀ ਕੀਤੀ ਗਈ ਹੈ ਅਤੇ ਸਕੂਲ ਦੀਆਂ ਵਾਧੂ ਟਿੱਪਾਂ ਬਹਾਲ ਕੀਤੀਆਂ ਗਈਆਂ ਹਨ
- **5/5A ਬੋਵੇਅਰਡ (5/5A Bovaird):** ਸੇਵਾ ਭਰੋਸੇਯੋਗਤਾ ਵਿੱਚ ਸੁਧਾਰ ਲਈ, ਕਾਰਜਦਿਨ ਵਾਲੇ ਸੈਡਿਊਲਾਂ ਵਿੱਚ ਤਬਦੀਲੀ ਕੀਤੀ ਗਈ ਹੈ।
- **7/7A ਕੈਨੇਡੀ (7/7A Kennedy):** ਸੇਵਾ ਭਰੋਸੇਯੋਗਤਾ ਵਿੱਚ ਸੁਧਾਰ ਲਈ, ਕਾਰਜਦਿਨ, ਸ਼ਨੀਵਾਰ ਅਤੇ ਐਤਵਾਰ ਵਾਲੇ ਸੈਡਿਊਲਾਂ ਵਿੱਚ ਤਬਦੀਲੀ ਕੀਤੀ ਗਈ ਹੈ ਅਤੇ ਸ਼ਾਮ ਦੀਆਂ ਸਕੂਲ ਦੀਆਂ ਵਾਧੂ ਟਿੱਪਾਂ ਬਹਾਲ ਕੀਤੀਆਂ ਗਈਆਂ ਹਨ
- **9 ਵੋਡਨ (9 Vodden):** ਸੇਵਾ ਭਰੋਸੇਯੋਗਤਾ ਵਿੱਚ ਸੁਧਾਰ ਲਈ, ਕਾਰਜਦਿਨ ਵਾਲੇ ਸੈਡਿਊਲਾਂ ਵਿੱਚ ਤਬਦੀਲੀ ਕੀਤੀ ਗਈ ਹੈ ਅਤੇ ਸ਼ਾਮ ਦੀਆਂ ਸਕੂਲ ਦੀਆਂ ਵਾਧੂ ਟਿੱਪਾਂ ਬਹਾਲ ਕੀਤੀਆਂ ਗਈਆਂ ਹਨ
- **11/11A ਸਟੀਲਸ (11/11A Steeles):** ਸੇਵਾ ਭਰੋਸੇਯੋਗਤਾ ਵਿੱਚ ਸੁਧਾਰ ਲਈ, ਕਾਰਜਦਿਨ, ਸ਼ਨੀਵਾਰ ਅਤੇ ਐਤਵਾਰ ਵਾਲੇ ਸੈਡਿਊਲਾਂ ਵਿੱਚ ਤਬਦੀਲੀ ਕੀਤੀ ਗਈ ਹੈ।
- **12 ਗ੍ਰੇਨੋਬਲ (12 Grenoble):** ਸ਼ਨੀਵਾਰ ਵਾਲੀ ਸੇਵਾ ਵਿੱਚ ਤਬਦੀਲੀਆਂ
- **14 ਅਵੋਨਡੇਲ (13 Avondale):** ਸ਼ਨੀਵਾਰ ਵਾਲੀ ਸੇਵਾ ਵਿੱਚ ਤਬਦੀਲੀਆਂ
- **14/14A ਟੋਰਬਰੈਮ (14/14A Torbram):** ਕਾਰਜਦਿਨ ਵਾਲੀ ਸੇਵਾ ਵਿੱਚ ਤਬਦੀਲੀਆਂ
- **15/15A ਬ੍ਰੈਮਲੀ (15/15A Bramalea):** ਕਾਰਜਦਿਨ ਵਾਲੀ ਸੇਵਾ ਵਿੱਚ ਤਬਦੀਲੀਆਂ
- **16 ਸਾਊਥਗੇਟ (16 Southgate):** ਸ਼ਨੀਵਾਰ ਵਾਲੀ ਸੇਵਾ ਵਿੱਚ ਤਬਦੀਲੀਆਂ
- **17 ਹੋਡਨ (17 Howden):** ਸ਼ਨੀਵਾਰ ਵਾਲੀ ਸੇਵਾ ਵਿੱਚ ਤਬਦੀਲੀਆਂ
- **19 ਫਰਨਫੋਰੈਸਟ (19 Fernforest):** ਸ਼ਨੀਵਾਰ ਵਾਲੀ ਸੇਵਾ ਵਿੱਚ ਤਬਦੀਲੀਆਂ
- **23 ਸੈਂਡਲਵੁੱਡ (23 Sandalwood):** ਕਾਰਜਦਿਨ ਵਾਲੀ ਸੇਵਾ ਵਿੱਚ ਤਬਦੀਲੀਆਂ
- **30 ਏਅਰਪੋਰਟ ਰੋਡ (30 Airport Road):** ਸੇਵਾ ਭਰੋਸੇਯੋਗਤਾ ਵਿੱਚ ਸੁਧਾਰ ਲਈ, ਸ਼ਨੀਵਾਰ ਅਤੇ ਐਤਵਾਰ ਵਾਲੇ ਸੈਡਿਊਲਾਂ ਵਿੱਚ ਤਬਦੀਲੀ ਕੀਤੀ ਗਈ ਹੈ।



- **31 ਮੈਕਵੀਨ (31 McVean):** ਕਾਰਜਦਿਨ ਅਤੇ ਸ਼ਨੀਵਾਰ ਵਾਲੀ ਸੇਵਾ ਵਿੱਚ ਤਬਦੀਲੀਆਂ
- **32 ਫਾਦਰ ਟੋਬਿਨ (32 Father Tobin):** ਸੇਵਾ ਭਰੋਸੇਯੋਗਤਾ ਵਿੱਚ ਸੁਧਾਰ ਲਈ, ਕਾਰਜਦਿਨ ਵਾਲੇ ਸ਼ੈਡਿਊਲਾਂ ਵਿੱਚ ਤਬਦੀਲੀ ਕੀਤੀ ਗਈ ਹੈ ਅਤੇ ਸਕੂਲ ਦੀਆਂ ਵਾਧੂ ਟਿੱਪਾਂ ਬਹਾਲ ਕੀਤੀਆਂ ਗਈਆਂ ਹਨ
- **33 ਪੀਟਰ ਰੋਬਿਨਸਨ (33 Peter Robinson):** ਕਾਰਜਦਿਨ ਵਾਲੀ ਸੇਵਾ ਵਿੱਚ ਤਬਦੀਲੀਆਂ
- **50/ 50A (50/ 50A):** ਕਾਰਜਦਿਨ ਵਾਲੀ ਸੇਵਾ ਵਿੱਚ ਤਬਦੀਲੀਆਂ
- **54 ਕਾਉਂਟੀ ਕੋਰਟ (54 County Court):** ਸੇਵਾ ਭਰੋਸੇਯੋਗਤਾ ਵਿੱਚ ਸੁਧਾਰ ਲਈ, ਕਾਰਜਦਿਨ ਅਤੇ ਸ਼ਨੀਵਾਰ ਵਾਲੇ ਸ਼ੈਡਿਊਲਾਂ ਵਿੱਚ ਤਬਦੀਲੀ ਕੀਤੀ ਗਈ ਹੈ।
- **55 ਐਲਬਰਨ ਮਾਰਕਲ (55 Elbern Markel):** ਸੇਵਾ ਭਰੋਸੇਯੋਗਤਾ ਵਿੱਚ ਸੁਧਾਰ ਲਈ, ਕਾਰਜਦਿਨ ਵਾਲੇ ਸ਼ੈਡਿਊਲਾਂ ਵਿੱਚ ਤਬਦੀਲੀ ਕੀਤੀ ਗਈ ਹੈ ਅਤੇ ਸ਼ਾਮ ਦੀਆਂ ਸਕੂਲ ਦੀਆਂ ਵਾਧੂ ਟਿੱਪਾਂ ਬਹਾਲ ਕੀਤੀਆਂ ਗਈਆਂ ਹਨ
- **57 ਚਾਰੋਲੇਸ (57 Charolais):** ਸੇਵਾ ਭਰੋਸੇਯੋਗਤਾ ਵਿੱਚ ਸੁਧਾਰ ਲਈ, ਕਾਰਜਦਿਨ ਵਾਲੇ ਸ਼ੈਡਿਊਲਾਂ ਵਿੱਚ ਤਬਦੀਲੀ ਕੀਤੀ ਗਈ ਹੈ ਅਤੇ ਸਕੂਲ ਦੀਆਂ ਵਾਧੂ ਟਿੱਪਾਂ ਬਹਾਲ ਕੀਤੀਆਂ ਗਈਆਂ ਹਨ
- **199 ਯੂ.ਟੀ.ਐਮ. ਐਕਸਪ੍ਰੈਸ (199 UTM Express):** ਕਾਰਜਦਿਨ ਵਾਲੀ ਸੇਵਾ ਬਹਾਲ ਕੀਤੀ ਗਈ ਹੈ
- **200-217 ਆਈ-ਰਾਈਡ ਸਕੂਲ ਸਪੈਸ਼ਲਸ (200-217 i-Ride School Specials):** ਕਾਰਜਦਿਨ ਵਾਲੀ ਸੇਵਾ ਵਿੱਚ ਤਬਦੀਲੀਆਂ

ਸੋਮਵਾਰ, 6 ਸਤੰਬਰ ਨੂੰ, ਬ੍ਰੈਂਪਟਨ ਟ੍ਰਾਂਜਿਟ ਲੇਬਰ ਡੇ (Labour Day) ਵਾਸਤੇ ਐਤਵਾਰ/ਛੁੱਟੀ ਵਾਲੀ ਸੇਵਾ ਪ੍ਰਦਾਨ ਕਰੇਗਾ। ਕੁਝ ਰੱਦ ਕੀਤੇ ਰੂਟ ਹਾਲੀ ਵੀ ਲਾਗੂ ਰਹਿਣਗੇ। ਲੇਬਰ ਡੇ ਨੂੰ ਗਾਹਕ ਸੇਵਾ (Customer Service) ਕਾਉਂਟਰ ਬੰਦ ਰਹਿਣਗੇ। ਸਮਰਪਿਤ ਸੈਕੰਡਰੀ ਸਕੂਲ ਰੂਟ, ਮੰਗਲਵਾਰ, 7 ਸਤੰਬਰ ਨੂੰ ਮੁੜ ਸ਼ੁਰੂ ਹੋਣਗੇ।

ਕਿਰਪਾ ਕਰਕੇ ਟ੍ਰੈਵਲ ਕਰਨ ਤੋਂ ਪਹਿਲਾਂ ਰੂਟ ਸ਼ੈਡਿਊਲ ਦੇਖੋ। ਬ੍ਰੈਮਲੀ (Bramalea), ਬ੍ਰੈਂਪਟਨ ਗੇਟਵੇ (Brampton Gateway) ਅਤੇ ਡਾਉਨਟਾਊਨ (Downtown) ਟਰਮੀਨਲਾਂ ਵਿਖੇ ਟਰਮੀਨਲ ਦੀ ਬਿਲਡਿੰਗ ਦਾ ਸਮਾਂ ਸਵੇਰੇ 6 ਵਜੇ ਤੋਂ ਰਾਤ 9 ਵਜੇ ਤੱਕ ਹੈ। ਟ੍ਰਿਨਿਟੀ ਕੌਮਨ (Trinity Common) ਟਰਮੀਨਲ ਬੰਦ ਰਹੇਗਾ। ਹੋਰ ਵੇਰਵਿਆਂ ਲਈ, [www.bramptontransit.com](http://www.bramptontransit.com) ਤੇ ਜਾਓ ਜਾਂ ਸੰਪਰਕ ਕੇਂਦਰ (Contact Centre) ਨੂੰ 905.874.2999 ਤੇ ਫੋਨ ਕਰੋ। ਸਾਡੀ ਕਮਿਊਨਿਟੀ ਨੂੰ ਸੁਰੱਖਿਅਤ ਰੱਖਣ ਲਈ ਸਾਡੇ ਸਾਰਿਆਂ ਲਈ ਭੂਮਿਕਾ ਨਿਭਾਉਣਾ ਜ਼ਰੂਰੀ ਹੈ। ਕਿਰਪਾ ਕਰਕੇ ਯਾਦ ਰੱਖੋ:

- ਟਰਮੀਨਲਾਂ ਤੇ ਅਤੇ ਬੱਸਾਂ ਵਿੱਚ ਹੋਣ ਵੇਲੇ ਮਾਸਕ ਜ਼ਰੂਰੀ ਹਨ, ਮਾਸਕ ਟਾਈਟ-ਫਿਟਿੰਗ ਵਾਲੇ ਹੋਣੇ ਚਾਹੀਦੇ ਹਨ, ਜਿਹਨਾਂ ਨਾਲ ਤੁਹਾਡਾ ਨੱਕ, ਮੂੰਹ ਅਤੇ ਠੋਡੀ ਹਰ ਵੇਲੇ ਢਕੀ ਹੋਈ ਹੋਵੇ।
- ਟਰਮੀਨਲਾਂ ਅਤੇ ਬਸ ਸਟੋਪਸ ਤੇ, ਮਾਸਕ ਪਹਿਨ ਕੇ ਵੀ, ਸਰੀਰਕ ਦੂਰੀ ਕਾਇਮ ਰੱਖੋ।
- ਸਫ਼ਰ ਕਰਦੇ ਸਮੇਂ, ਹੈਂਡ ਸੈਨੀਟਾਈਜ਼ਰ ਜਾਂ ਵਾਈਪਸ ਜਿਹੇ, ਖੁਦ ਦੇ ਰੋਗਾਣੂ-ਨਾਸ਼ਕ ਪਦਾਰਥ ਆਪਣੇ ਨਾਲ ਰੱਖੋ ਅਤੇ ਵਾਰ-ਵਾਰ ਆਪਣੇ ਹੱਥ ਧੋਵੋ।
- ਜੇਕਰ ਤੁਸੀਂ ਬੀਮਾਰ ਹੋ, ਤਾਂ ਕਿਰਪਾ ਕਰਕੇ ਟ੍ਰਾਂਜਿਟ ਤੇ ਸਫ਼ਰ ਕਰਨ ਤੋਂ ਪਰਹੇਜ਼ ਕਰੋ। ਨੇੜਲੀ ਕੋਵਿਡ-19 (COVID-19) ਅਸੈਸਮੈਂਟ ਸਾਈਟ ਵਿਖੇ ਟੈਸਟ ਕਰਵਾਓ ਅਤੇ ਪਬਲਿਕ ਹੈਲਥ ਦੇ ਨਿਰਦੇਸ਼ਾਂ ਦੀ ਪਾਲਣਾ ਕਰੋ।

### ਕੋਵਿਡ-19 ਤੋਂ ਸੁਰੱਖਿਆ ਸਬੰਧੀ ਉਪਾਅ

ਵੱਧ ਵਾਰ ਸਫਾਈ ਅਤੇ ਸੈਨੀਟਾਈਜ਼ ਕਰਨ ਦਾ ਸ਼ੈਡਿਊਲ ਪਹਿਲਾਂ ਵਾਂਗ ਹੀ ਪ੍ਰਭਾਵੀ ਰਹੇਗਾ। ਹਰ 48 ਘੰਟਿਆਂ ਵਿੱਚ ਸਾਰੀਆਂ ਠੋਸ ਸਤ੍ਹਾਵਾਂ, ਓਪਰੇਟਰ ਕੰਪਾਰਟਮੈਂਟਸ ਅਤੇ ਸੀਟਾਂ ਨੂੰ ਰੋਗਾਣੂ ਮੁਕਤ ਕਰਨਾ, ਬ੍ਰੈਂਪਟਨ ਟ੍ਰਾਂਜਿਟ ਦਾ ਟੀਚਾ ਹੈ। ਇਸ ਵੇਲੇ ਜ਼ਿਆਦਾਤਰ ਬੱਸਾਂ ਨੂੰ ਹਰੇਕ 24 ਘੰਟਿਆਂ ਵਿੱਚ ਸੈਨੀਟਾਈਜ਼ ਕੀਤਾ ਜਾ ਰਿਹਾ ਹੈ। ਜਿਹਨਾਂ ਫੈਸਿਲਿਟੀਜ਼ ਅਤੇ ਟਰਮੀਨਲਾਂ ਦੀਆਂ ਠੋਸ ਸਤ੍ਹਾਵਾਂ ਹਨ, ਉਹਨਾਂ ਨੂੰ ਰੋਜ਼ਾਨਾ ਪੂੰਝਿਆ ਜਾ ਰਿਹਾ ਹੈ ਅਤੇ ਸੈਨੀਟਾਈਜ਼ ਕੀਤਾ ਜਾ



ਰਿਹਾ ਹੈ।

ਪੀਲ ਪਬਲਿਕ ਹੈਲਥ (Peel Public Health) ਦੀ ਸਲਾਹ ਨਾਲ, ਸਵਾਰੀਆਂ ਨੂੰ ਯਾਦ ਕਰਾਇਆ ਜਾਂਦਾ ਹੈ ਕਿ ਬੱਸਾਂ ਤੇ ਅਤੇ ਟਰਮੀਨਲਾਂ ਵਿਖੇ ਮਾਸਕ ਲਾਜ਼ਮੀ ਹਨ। ਸਿਟੀ ਆਫ ਬ੍ਰੈਂਪਟਨ, ਜੋਖਮਾਂ ਦਾ ਲਗਾਤਾਰ ਨਿਰੀਖਣ ਕਰਨ ਲਈ ਪੀਲ ਪਬਲਿਕ ਹੈਲਥ ਅਤੇ ਬ੍ਰੈਂਪਟਨ ਐਮਰਜੈਂਸੀ ਮੈਨੇਜਮੈਂਟ ਆਫਿਸ (Brampton Emergency Management Office) ਵਿਖੇ ਆਪਣੇ ਭਾਈਵਾਲਾਂ ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈ।

ਨਿਯਮਿਤ ਅੱਪਡੇਟਾਂ ਲਈ [www.brampton.ca/covid19](http://www.brampton.ca/covid19) ਤੇ ਜਾਓ ਅਤੇ ਸੇਵਾ ਅੱਪਡੇਟਾਂ ਲਈ [bramptontransit.com](http://bramptontransit.com) ਤੇ ਜਾਓ ਜਾਂ Twitter ਤੇ [@bramptontransit](https://twitter.com/bramptontransit) ਨੂੰ ਫਾਲੋ ਕਰੋ। ਸਵਾਲ ਸਿੱਧੇ ਬ੍ਰੈਂਪਟਨ ਟ੍ਰਾਂਜ਼ਿਟ ਦੇ ਸੰਪਰਕ ਕੇਂਦਰ ਵਿਖੇ 905.874.2999 ਤੇ ਪੁੱਛੇ ਜਾ ਸਕਦੇ ਹਨ।

-30-

### ਮੀਡੀਆ ਸੰਪਰਕ

ਪ੍ਰਭਜੋਤ ਕੈਥ (Prabhjot Kainth)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | [Prabhjot.Kainth@brampton.ca](mailto:Prabhjot.Kainth@brampton.ca)